



ਅਰੋਗ ਵਿਗਿਆਨ ਅਤੇ ਸਫ਼ਾਈ

ਅਰੋਗ ਵਿਗਿਆਨ

ਅਰੋਗ ਵਿਗਿਆਨ ਹਰ ਵਿਅਕਤੀ ਦਾ ਮੁੱਦਾ ਹੈ। ਇਹ ਰੋਗਮੁਕਤ ਰਹਿਣ ਲਈ ਤੁਹਾਡੀ ਸਿਹਤ ਦੀ ਸੁਰੱਖਿਆ ਲਈ ਜ਼ਰੂਰੀ ਹੈ। ਅੰਗਨਵਾੜੀ ਵਰਕਰ ਨੂੰ ਉਚਿਤ ਨਿੱਜੀ ਅਰੋਗਤਾ ਲਈ ਚਰਨਾਂ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।

- ਹਮੇਸ਼ਾ ਆਪਣੇ ਸਰੀਰ ਨੂੰ ਸਾਫ਼ ਰੱਖੋ। ਰੋਜ਼ਾਨਾ ਘੱਟੋ-ਘੱਟ ਇੱਕ ਵਾਰ ਨਹਾਓ। ਰੋਜ਼ਾਨਾ ਆਪਣੇ ਕੱਪੜੇ ਬਦਲਣ ਦੀ ਕੋਸ਼ਿਸ਼ ਕਰੋ (ਜਦੋਂ ਪਾਣੀ ਦੀ ਕਮੀ ਹੋਵੇ, ਤਾਂ ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਨਹਾ ਸਕਦੇ ਹੋ)। ਜੇ ਪਾਣੀ ਦੀ ਉਪਲਬਧਤਾ ਖਰਾਬ ਹੋਵੇ, ਤਾਂ ਸਾਫ਼ ਗਿੱਲੋ ਕੱਪੜੇ ਨਾਲ ਨਿਯਮਿਤ ਤੌਰ 'ਤੇ ਆਪਣੇ ਸਰੀਰ ਨੂੰ ਰਗਾੜੋ।
- ਦਿਨ ਵਿੱਚ ਘੱਟੋ-ਘੱਟ ਦੋ ਵਾਰ ਦੰਦਾਂ ਦੀ ਸਫ਼ਾਈ ਕਰੋ, ਖਾਸ ਕਰਕੇ ਉੱਠਣ ਤੋਂ ਬਾਅਦ ਅਤੇ ਸੌਣ ਤੋਂ ਪਹਿਲਾਂ। ਆਪਣੇ ਦੰਦਾਂ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਮਸੂਝਿਆਂ ਅਤੇ ਦੰਦਾਂ ਦੀਆਂ ਕੱਟ ਵਾਲੀਆਂ ਸਤ੍ਤਾਵਾਂ ਤੇ ਬਰੱਸ ਕਰੋ। ਜੇ ਟੁੱਥ ਪੇਸਟ ਉਪਲਬਧ ਨਾ ਹੋਵੇ, ਤਾਂ ਦਾਤਣ ਵਰਤੀ ਜਾ ਸਕਦੀ ਹੈ।
- ਨਿਯਮਿਤ ਤੌਰ 'ਤੇ ਨਹੀਂ ਕੱਟਣਾ ਅਤੇ ਉਹਨਾਂ ਨੂੰ ਸਾਫ਼ ਰੱਖਣਾ ਜ਼ਰੂਰੀ ਹੈ।
- ਡੋਜਨ ਤਿਆਰ ਕਰਨ, ਪਰੋਸਣ ਜਾਂ ਡੋਜਨ ਖਾਣ ਅਤੇ ਬੱਚਿਆਂ ਨੂੰ ਡੋਜਨ ਖੁਆਉਣ ਤੋਂ ਪਹਿਲਾਂ ਹਮੇਸ਼ਾ ਹੱਥ ਧੋਵੋ।
- ਇੱਕ ਵਿਅਕਤੀ ਨੂੰ ਮੌਸਮ ਦੇ ਅਨੁਸਾਰ ਕੱਪੜੇ ਪਹਿਨਣੇ ਚਾਹੀਏ ਹਨ। ਰੋਜ਼ਾਨਾ ਕੱਪੜੇ ਬਦਲਣਾ ਇਕ ਚੰਗੀ ਆਦਤ ਹੈ।
- ਸਿਹਤ ਲਈ ਰੋਜ਼ਾਨਾ ਵਾਲਾਂ ਤੇ ਕੰਘਾ ਕਰਨਾ ਜ਼ਰੂਰੀ ਹੈ। ਵਿਅਕਤੀ ਨੂੰ ਨਹਾਉਣ ਸਮੇਂ ਵਿਸ਼ੇਸ਼ ਤੌਰ 'ਤੇ ਸਿਰ ਧੋਣਾ ਚਾਹੀਦਾ ਹੈ ਜੇ ਜ਼ਿਆਦਾ ਪਸੀਨਾ ਆਉਂਦਾ ਹੈ। ਜੂੰਆਂ ਤੋਂ ਬਚਣ ਲਈ ਜ਼ਿਆਦਾ ਸੰਭਾਲ ਕਰਨੀ ਚਾਹੀਦੀ ਹੈ, ਵਧੀਆ ਕੰਘੇ ਵਰਤੇ ਜਾਣੇ ਚਾਹੀਦੇ ਹਨ ਅਤੇ ਇਹਨਾਂ ਨੂੰ ਸਾਂਝੇ ਤੌਰ 'ਤੇ ਨਹੀਂ ਵਰਤਣਾ ਚਾਹੀਦਾ।
- ਕੀਟਾਣੂ, ਕੀਟਾਂ ਅਤੇ ਧੂੜ ਨੂੰ ਦੂਰ ਰੱਖਣ ਲਈ ਸਹੀ ਚੱਪਲਾਂ ਜਾਂ ਜੂਤੇ ਪਾਓ।



ਸਾਫ਼ ਰਹਿਣ ਦੇ ਲਾਭ

• • •

- ਹਰ ਵਾਰ ਤੁਸੀਂ ਅਜਿਹਾ ਕਰਦੇ ਹੋ ਜੋ ਤੁਹਾਨੂੰ ਸੰਭਾਵਿਤ ਜੀਵਾਂ ਦੇ ਖਤਰੇ ਤੇ ਰੱਖਦਾ ਹੈ ਜੋ ਤੁਹਾਨੂੰ ਬਿਮਾਰ ਕਰ ਸਕਦੇ ਹਨ।
- ਜ਼ਿਆਦਾਤਰ ਰੋਗ ਅਤੇ ਸੰਕਰਮਣ ਲੋਕਾਂ ਨੂੰ ਅਲਧੋਤੇ ਹੱਥਾਂ ਨਾਲ ਮੂੰਹ ਛੂਹਣ ਕਾਰਨ ਹੁੰਦੇ ਹਨ।
- ਸਰੀਰ ਵਿੱਚੋਂ ਬਦਬੂ ਤੁਹਾਡੀ ਚਮੜੀ ਤੋਂ ਵਿਅਰਥ ਪਦਾਰਥ ਨਿਕਲਣ ਕਾਰਨ ਆਉਂਦੀ ਹੈ, ਅਲਧੋਤੇ ਕੱਪੜਿਆਂ ਦੀ ਬਦਬੂ, ਪਸੀਨੇ ਦੇ ਰਸਾਇਣਾਂ ਅਤੇ ਚਮੜੀ ਦੇ ਬੈਕਟੀਰੀਆ ਦੇ ਕੰਮਾਂ ਕਾਰਨ ਵੀ ਇਹ ਹੁੰਦੀ ਹੈ।
- ਬਦਬੂ, ਸਰੀਰ ਦੀ ਬਦਬੂ ਅਤੇ ਖਰਾਬ ਦਿੱਖ-ਅਕਸਰ ਪਹਿਲਾ ਮਾੜਾ ਪ੍ਰਦਰਸ਼ਨ ਦਿਖਾਉਂਦੇ ਹਨ।
- ਸਿਹਤਮੰਦ ਦਿਖਣਾ ਜ਼ਰੂਰੀ ਹੈ ਅਤੇ ਇਹ ਪੇਸ਼ੇਵਰ ਸਥਿਤੀਆਂ ਵਿੱਚ ਚੰਗੀ ਤਰ੍ਹਾਂ ਰਹਿਣ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ।
- ਚੰਗੀ ਸਫ਼ਾਈ ਲੋਕਾਂ ਨੂੰ ਤੁਹਾਡੀਆਂ ਯੋਗਤਾਵਾਂ ਤੇ ਧਿਆਨ ਕੇਂਦਰਿਤ ਕਰਨ ਦਿੰਦੀ ਹੈ।

ਵਾਤਾਵਰਣ ਦੀ ਸਫ਼ਾਈ ਲਈ ਆਂਗਨਵਾੜੀ ਵਰਕਰ ਦੁਆਰਾ ਲਈ ਜਾਏ ਵਾਲ ਮੁੱਖ ਚਰਨ

- ਜ਼ਿਆਦਾਤਰ ਪਿੰਡਾਂ ਵਿੱਚ ਸਿਹਤ ਅਤੇ ਸਫ਼ਾਈ ਕਮੇਟੀ ਹੁੰਦੀ ਹੈ। ਕਮੇਟੀ ਦੇ ਸੰਬੰਧ ਪਿੰਡ ਦੀਆਂ ਸਿਹਤ ਯੋਜਨਾਵਾਂ ਦੇ ਵਿਕਾਸ ਲਈ ਪਹਿਲ ਕਰਦੇ ਹਨ। ਗ੍ਰਾਮੀਣ ਸਿਹਤ ਯੋਜਨਾ ਵਿੱਚ ਕੁਝ ਨਿਰਦੇਸ਼ਕਾਂ ਦੀ ਲੋੜ ਪੈਂਦੀ ਹੈ। ਉਹ ਲੋਕਾਂ ਨੂੰ ਇਕੱਠਾਂ ਕਰਦੇ ਹਨ, ਉਹਨਾਂ ਨੂੰ ਸੋਚਣ ਅਤੇ ਲੋਕਾਂ ਨਾਲ ਯੋਜਨਾਵਾਂ ਸਮੱਸਿਆਵਾਂ ਦਾ ਪਤਾ ਲਗਾਉਣ ਅਤੇ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣ ਵਾਸਤੇ ਹੱਲ ਦੇਣ ਲਈ ਉਤਸਾਹਿਤ ਕਰਦੇ ਹਨ।
- ਗੰਦਰੀ ਨੂੰ ਸਹੀ ਢੰਗ ਨਾਲ ਸੁੱਟ ਦਿਓ ਅਤੇ ਇਸਨੂੰ ਸੜਕ ਜਾਂ ਗਾਲੀ ਦੇ ਕੋਨੇ ਤੇ ਨਾ ਛੁੱਡੋ।
- ਆਂਗਨਵਾੜੀ ਅਤੇ ਘਰਾਂ ਦੀ ਰੋਜ਼ਾਨਾ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ।
- ਮਨੁੱਖੀ ਗੰਦਰੀ ਦਾ ਸਹੀ ਨਿਪਟਾਣ ਹੋਣਾ ਚਾਹੀਦਾ ਹੈ। ਲੋਕਾਂ ਨੂੰ ਆਪਣਾ ਵਿਹਾਰ ਜਿਵੇਂ ਘਰਾਂ ਵਿੱਚ ਸਾਫ਼ ਲੈਟਰਿੰਗਾਂ ਦਾ ਨਿਰਮਾਣ ਕਰਵਾਉਣ ਦੇ ਯੋਗ ਬਣਾਓ।
- ਆਂਗਨਵਾੜੀ ਵਰਕਰ ਨੂੰ ਮਾਤਾਵਾਂ ਨੂੰ ਬੁਲਾਉਣਾ ਚਾਹੀਦਾ ਹੈ ਅਤੇ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਸਮੁਦਾਇ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਇਹ ਗ੍ਰਾਮੀਣ ਸਿਹਤ ਅਤੇ ਪੋਸ਼ਣ ਦਿਵਸ ਦੀ ਇਕ ਗਤੀਵਿਧੀ ਦੇ ਤੌਰ ਤੇ ਕੀਤੀ ਜਾ ਸਕਦੀ ਹੈ ਜਾਂ ਮਹਿਲਾ ਮੰਡਲ ਦੀਆਂ ਮੀਟਿੰਗਾਂ ਵਿੱਚ ਵੀ ਕੀਤੀ ਜਾ ਸਕਦੀ ਹੈ।
- ਬੀ.ਸੀ.ਸੀ. ਲਈ ਸਹਾਇਕ ਸਮੱਗਰੀ: ਚਿੱਤਰਕਲਾ, ਡਲਿਪ ਚਾਰਟ, ਪੁਸਤਿਕਾਵਾਂ, ਪੋਸਟਰ, ਪ੍ਰਭਾਤ ਫੇਰੀਆਂ, ਗਾਣੇ, ਮਾਡਲ, ਕਥਪੁਤਲੀ ਸੋਂ, ਨੁੱਕੜ ਨਾਟਕ ਆਦਿ ਨਾਲ ਸੰਦੇਸ਼ਾਂ ਦਾ ਪ੍ਰਚਾਰ ਕੀਤਾ ਜਾ ਸਕਦਾ ਹੈ।

ਰੋਗ (ਚਿਮਾਰੀ) ਤੋਂ ਬਰਾਅ ਲਈ ਦੇਖਭਾਲ

